

ਸੰਬੰਧਕ ਅਤੇ ਯੋਜਕ

Prepositions & Conjunctions

ਹੇਠ ਲਿਖੇ ਵਾਕਾਂ ਨੂੰ ਸੰਬੰਧਕ ਸ਼ਬਦ (Preposition) ਦੀ ਮਦਦ ਨਾਲ ਪੂਰਾ ਕਰੋ:

੧. ਮੇਰਾ ਸਕੂਲ ਮੇਰੇ ਦੋਸਤ(ਦਾ, ਦੇ) ਘਰ (ਦਾ ਨੇੜੇ, ਦੇ ਨੇੜੇ) ਹੈ।
੨. ਮੇਰੇ ਛੋਟੇ ਭਰਾ(ਦੀ, ਦਾ) ਨਾਮ ਬਿਸਨ ਸਿੰਘ ਹੈ।
੩. ਅਮਰੀਕਾ, ਕਨੇਡਾ(ਦੀਆਂ, ਦੀ) ਦੱਖਣ ਦਿਸ਼ਾ(ਬਿਨਾਂ, ਵਲ) ਹੈ।
੪. ਬਗੀਚੇ(ਵਲ, ਵਿੱਚ) ਰੰਗ-ਬਿਰੰਗੇ ਫੁਲ ਲੱਗੇ ਹੋਏ ਹਨ।
੫. ਪਿਤਾਜੀ(ਦਾ, ਦੇ) ਸਿਰ(ਥੱਲੇ, ਉੱਤੇ) ਕਈ ਜਿੰਮੇਵਾਰੀਆਂ ਹਨ।
੬. ਮਿਸ਼ੀਗਨ ਸਟੇਟ ਤੋਂ(ਉੱਤੇ, ਬਾਅਦ) ਓਹਾਯੋ ਸਟੇਟ ਆਉਂਦੀ ਹੈ।
੭. ਸਿੱਖ(ਦੀ, ਦਾ) ਜੀਵਨ ਗੁਰੂ ਤੋਂ(ਨਾਲ, ਬਿਨਾਂ) ਬੇਅਰਥ ਹੈ।
੮. ਮੈਂ ਪੀਜ਼ਾ ਖਾਣ(ਦੇ, ਦਾ) ਬਹੁਤ ਸ਼ੌਕੀਨ ਹਾਂ।
੯. ਤੁਸੀਂ ਘਰ(ਦੇ ਉੱਤੇ, ਦੇ ਨੇੜੇ) ਪਹੁੰਚ ਕੇ ਮੇਨੂੰ ਫੋਨ ਜ਼ਰੂਰ ਕਰਨਾ।
੧੦. ਠੰਡ(ਦਾ,ਦੇ) ਮੌਸਮ(ਬਾਅਦ, ਵਿੱਚ) ਅਸੀਂ ਗਰਮ ਕਪੜੇ ਪਾਉਂਦੇ ਹਾਂ।

ਹੇਠ ਲਿਖੇ ਵਾਕਾਂ ਨੂੰ ਯੋਜਕ ਸ਼ਬਦ (Conjunction) ਦੀ ਮਦਦ ਨਾਲ ਪੂਰਾ ਕਰੋ:

੧. ਸਿਮਰਨ(ਪਰ, ਅਤੇ) ਸਾਚੀਪ੍ਰੀਤ ਬਹੁਤ ਹੀ ਚੰਗੀਆਂ ਸਹੇਲੀਆਂ ਹਨ।
੨.(ਜੇ, ਭਾਵੇਂ) ਬਾਹਰ ਮੀਂਹ ਪੈਣਾ ਬੰਦ ਹੋ ਗਿਆ ਸੀ.....(ਤਾਂ, ਪਰ) ਜਮੀਨ ਅਜੇ ਵੀ ਗਿੱਲੀ ਸੀ।
੩.(ਕਿਉਂਕਿ, ਜਦੋਂਕਿ) ਮੈਂ ਚਾਹ ਪੀਣਾ ਪਸੰਦ ਨਹੀਂ ਕਰਦਾ(ਪਰੰਤੂ, ਇਸ ਲਈ) ਮੈਂ ਦੁਧ ਪੀ ਲਵਾਂਗਾ।
੪. ਮੈਂ ਅੱਜ ਬਾਹਰ ਨਹੀਂ ਜਾਵਾਂਗਾ(ਕਿਉਂਕਿ, ਪਰੰਤੂ) ਮੇਰਾ ਸਿਰ ਦਰਦ ਕਰ ਰਿਹਾ ਹੈ।
੫. ਕੁਝ ਬੱਚੇ ਬਾਹਰ ਖੇਡ ਰਹੇ ਹਨ(ਅਤੇ, ਪਰ) ਕੁਝ ਬੱਚੇ ਅੰਦਰ ਟੀਵੀ ਵੇਖ ਰਹੇ ਹਨ।
੬. ਅੱਜ ਫੁਟਬਾਲ ਮੈਚ ਹੈ(ਪਰ, ਸਗੋਂ) ਕੋਈ ਵੀ ਨਹੀਂ ਆਇਆ ਹੈ।
੭. ਮੈਂ(ਤਾਂ, ਜਾਂ) ਬੱਸ ਵਿੱਚ ਸ਼ਹਿਰ ਜਾਵਾਂਗਾ(ਤਾਂ ਫਿਰ, ਜਾਂ ਫਿਰ) ਟੈਕਸੀ ਲੈਕੇ ਜਾਵਾਂਗਾ।
੮. ਅੱਜ ਮੌਸਮ ਬਹੁਤ ਖਰਾਬ ਹੈ(ਜਦੋਂ, ਪਰ)(ਤਾਂ ਵੀ, ਫਿਰ ਵੀ) ਸਕੂਲ ਦੀ ਛੁੱਟੀ ਨਹੀਂ ਕੀਤੀ ਗਈ ਹੈ।
੯.(ਕਦੋਂ, ਜਦੋਂ) ਤੁਸੀਂ ਘਰ ਵਾਪਿਸ ਪਹੁੰਚ ਗਏ(ਉਦੋਂ, ਅਤੇ) ਮੇਨੂੰ ਫੋਨ ਕਰਕੇ ਜ਼ਰੂਰ ਦੱਸ ਦੇਣਾ।
੧੦.(ਤਾਂ ਵੀ, ਭਾਵੇਂ) ਜਗਜੀਤ ਨੇ ਪੂਰੀ ਜਿੰਮੇਵਾਰੀ ਨਾਲ ਕੰਮ ਕੀਤਾ(ਅਤੇ, ਪਰ) ਕੰਮ ਪੂਰਾ ਨਾ ਹੋ ਸਕਿਆ।

ਹੇਠ ਲਿਖੇ ਵਾਕਾਂ ਨੂੰ ਪੂਰਾ ਕਰੋ:

੧. ਭਾਵੇਂ ਟੀਮ ਵਧੀਆ ਖੇਡੀ ਸੀ ਪਰ ਫਿਰ ਵੀ |
੨. ਕਿਉਂਕਿ ਮੇਰਾ ਢਿੱਡ ਬਹੁਤ ਦਰਦ ਕਰ ਰਿਹਾ ਹੈ ਇਸ ਲਈ..... |
੩. ਜਦੋਂ ਤੁਸੀਂ ਇਮਾਨਦਾਰੀ ਨਾਲ ਕੰਮ ਕਰਦੇ ਹੋ ਉਦੋਂ..... |
੪. ਮੈਨੂੰ ਗੁਲਾਬ ਜਾਮੁਨ ਅਤੇ..... |
੫. ਅਸੀਂ ਕ੍ਰਿਸਮਸ ਵਾਲੇ ਦਿਨ ਰੰਗ-ਬਿਰੰਗੇ ਲਾਟੂ ਲਾਏ ਸਨ ਅਤੇ..... |
੬. ਮਨਜੀਤ ਬਰਫ ਪੈਣ ਤੋਂ ਪਹਿਲਾਂ ਹੀ..... |
੭. ਜੇ ਕਰ ਤੁਸੀਂ ਮੇਰੀ ਕਾਰ ਵਿੱਚ ਹੀ ਬੈਠ ਜਾਵੋ ਤਾਂ..... |
੮. ਜਦੋਂ ਮੈਂ ਅੱਧੀ ਰਾਤ ਨੂੰ ਉਠਿਆ ਤਾਂ..... |
੯. ਜਦ ਤਕ ਮੁਗਲ ਫੌਜਾਂ ਹਾਰ ਮੰਨ ਕੇ ਭੱਜ ਨਾ ਗਈਆਂ ਉਦੋਂ ਤੱਕ..... |
੧੦. ਹਾਲਾਂਕਿ ਮੈਂ ਬਾਹਰੋਂ ਪੀਜ਼ਾ ਲੈਕੇ ਆ ਜਾਣਾ ਸੀ ਪਰ..... |